

ਜੇ ਤੁਸੀਂ

- 55 ਸਾਲਾਂ ਤੋਂ ਵੱਧ ਉਮਰ ਦੇ ਹੋ
- ਗਰਭਵਤੀ ਹੋ
- ਤੁਹਾਨੂੰ ਕੋਈ ਡਾਕਟਰੀ ਜਾਂ ਮਾਨਸਿਕ ਸਿਹਤ ਸਮੱਸਿਆਵਾਂ ਹਨ ਜਾਂ ਕੋਈ ਅਪੰਗਤਾ ਹੈ ਜੋ ਤੁਹਾਨੂੰ COVID-19 ਦੇ ਖਤਰੇ ਵਿੱਚ ਪਾਉਂਦੀ ਹੈ

ਤਾਂ ICE ਵਾਸਤੇ ਇਹ ਸਮੀਖਿਆ ਕਰਨੀ ਲਾਜ਼ਮੀ ਹੈ ਕਿ ਕੀ ਇਹ ਤੁਹਾਨੂੰ ਨਜ਼ਰਬੰਦ ਰੱਖਣਾ ਜਾਰੀ ਰੱਖ ਸਕਦੀ ਹੈ।

20 ਅਪ੍ਰੈਲ, 2020 ਨੂੰ, ਇੱਕ ਸੰਘੀ ਅਦਾਲਤ ਨੇ ਫ੍ਰੈਡਰਿਕ ਬਨਾਮ ICE ਨਾਮਕ ਇੱਕ ਕਨੂੰਨੀ ਮੁਕੱਦਮੇ ਵਿੱਚ “ਸਮੂਹਕ ਕਾਰਵਾਈ” (“class action”) ਨੂੰ ਮਨਜ਼ੂਰੀ ਦੇ ਦਿੱਤੀ, ਜੋ ICE ਦੀਆਂ ਨਜ਼ਰਬੰਦੀ ਸੁਵਿਧਾਵਾਂ ਵਿੱਚ ਡਾਕਟਰੀ ਹਾਲਤਾਂ ਨੂੰ ਚੁਣੌਤੀ ਦਿੰਦਾ ਹੈ। ਇੱਕ ਸਮੂਹਕ ਕਾਰਵਾਈ ਉਹ ਮੁਕੱਦਮਾ ਹੁੰਦਾ ਹੈ ਜੋ ਲੋਕਾਂ ਦੇ ਇੱਕ ਸਮੂਹ ਦੀ ਤਰਫ਼ੋਂ ਕੀਤਾ ਜਾਂਦਾ ਹੈ। ਜੇ ਤੁਹਾਡੇ ਵਿੱਚ ਨਿਮਨਲਿਖਤ ਖਤਰੇ ਦੇ ਕਾਰਕਾਂ ਵਿੱਚੋਂ ਕੋਈ ਇੱਕ ਹੈ ਜੋ ਤੁਹਾਨੂੰ ਕੋਰੋਨਾਵਾਇਰਸ/COVID-19 ਤੋਂ ਨੁਕਸਾਨ ਦੇ ਖਤਰੇ ਵਿੱਚ ਪਾਉਂਦਾ ਹੈ ਤਾਂ ਤੁਸੀਂ ਵੀ ਇਸ “ਸਮੂਹ” (“class”) ਦਾ ਭਾਗ ਹੋ:

55 ਸਾਲਾਂ ਤੋਂ ਵੱਧ ਉਮਰ ਦੇ ਹੋਣਾ;	ਗੁਰਦੇ ਦੀ ਬਿਮਾਰੀ
ਗਰਭਵਤੀ ਹੋਣਾ;	ਆਟੋ-ਈਮਿਊਨ ਬਿਮਾਰੀਆਂ
ਚਿਰਕਾਲੀਨ ਸਿਹਤ ਸਮੱਸਿਆਵਾਂ ਹੋਣਾ, ਜਿਨ੍ਹਾਂ ਵਿੱਚ ਸ਼ਾਮਲ ਹੈ: ਦਿਲ-ਧਮਣੀਆਂ ਦੀ ਬਿਮਾਰੀ (ਬੰਨ੍ਹ ਪੈਣ ਕਰਕੇ ਦਿਲ ਦਾ ਫੇਲ੍ਹ ਹੋਣਾ (congestive heart failure), ਦਿਲ ਦੇ ਦੌਰੇ (myocardial infarction) ਦਾ ਇਤਿਹਾਸ ਜਾਂ, ਦਿਲ ਦੀ ਸਰਜਰੀ ਦਾ ਇਤਿਹਾਸ)	ਸਾਹ-ਪ੍ਰਣਾਲੀ ਦੀ ਚਿਰਕਾਲੀਨ ਬਿਮਾਰੀ (ਦਮਾਂ, ਪੁਰਾਣੀ ਫੇਫੜਿਆਂ ਦੀ ਵਿਘਨਕਾਰੀ ਬਿਮਾਰੀ (chronic obstructive pulmonary disease) ਜਿਸ ਵਿੱਚ ਚਿਰਕਾਲੀਨ ਹਵਾ-ਸੁਰਾਖਾਂ ਦੀ ਸੋਜਸ਼ (bronchitis) ਜਾਂ ਐਮਫੀਸੇਮਾ (emphysema), ਜਾਂ ਫੇਫੜਿਆਂ ਦੀਆਂ ਹੋਰ ਬਿਮਾਰੀਆਂ (pulmonary diseases) ਸ਼ਾਮਲ ਹਨ);
ਹਾਈ ਬਲੱਡ ਪ੍ਰੈਸ਼ਰ	ਗੰਭੀਰ ਮਨੋਚਿਕਿਤਸਕ ਬਿਮਾਰੀ (Severe psychiatric illness)
ਜਿਗਰ ਦੀ ਬਿਮਾਰੀ	ਅੰਗ-ਪ੍ਰਤੀਰੋਪਣ ਦਾ ਇਤਿਹਾਸ
ਡਾਇਬੀਟਿਜ਼	HIV/ਏਡਜ਼
ਕੈਂਸਰ	

ਜੇ ਤੁਹਾਡੇ ਵਿੱਚ ਉਪਰੋਕਤ ਵਿੱਚੋਂ ਕੋਈ ਵੀ ਖਤਰੇ ਦੇ ਕਾਰਕ ਹਨ, ਤਾਂ ICE ਵਾਸਤੇ ਇਹ ਸਮੀਖਿਆ ਕਰਨੀ **ਲਾਜ਼ਮੀ** ਹੈ ਕਿ ਕੀ ਇਹ ਤੁਹਾਨੂੰ ਨਜ਼ਰਬੰਦੀ ਵਿੱਚ ਰੱਖਣਾ ਜਾਰੀ ਰੱਖ ਸਕਦੀ ਹੈ। ਇਹ ਤਾਂ ਵੀ ਲਾਗੂ ਹੁੰਦਾ ਹੈ ਜੇ ਤੁਹਾਨੂੰ ਪਹਿਲਾਂ ਪੈਰੋਲ, ਬਾਂਡ, ਜਾਂ ਹਬੀਅਸ (habeas) ਤੋਂ ਇਨਕਾਰ ਕੀਤਾ ਜਾ ਚੁੱਕਾ ਹੈ। ਇਹ ਤਾਂ ਵੀ ਲਾਗੂ ਹੁੰਦਾ ਹੈ ਚਾਹੇ ਤੁਹਾਡੀ ਹਿਰਾਸਤ ਦਾ ਵਰਗੀਕਰਨ ਜੋ ਵੀ ਹੋਵੇ, ਚਾਹੇ ਇਸ ਤੋਂ ਪਹਿਲਾਂ ਤੁਹਾਡੇ ਉੱਤੇ ਅਜਿਹੇ ਅਪਰਾਧ ਦਾ ਦੋਸ਼ ਸਿੱਧ ਹੋ ਗਿਆ ਹੋਵੇ ਜੋ ਤੁਹਾਨੂੰ ਲਾਜ਼ਮੀ ਨਜ਼ਰਬੰਦੀ ਹੇਠ ਲਿਆਉਂਦਾ ਹੈ।

ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਡੇ ਵਿੱਚ ਖਤਰੇ ਦਾ ਇੱਕ ਅਜਿਹਾ ਕਾਰਕ ਹੈ ਜਿਸਦੀ ICE ਨੇ ਪਛਾਣ ਨਹੀਂ ਕੀਤੀ, ਤਾਂ ਤੁਸੀਂ ਮੁਲਾਂਕਣ/ਡਾਕਟਰੀ ਕਰਮਚਾਰੀ ਨਾਲ ਤੈਅ-ਮੁਲਾਕਾਤ ਵਾਸਤੇ ਬੇਨਤੀ ਕਰ ਸਕਦੇ ਹੋ। ਜੇ ਤੁਹਾਡਾ ਕੋਈ ਅਟਾਰਨੀ, ਪਰਿਵਾਰਕ ਮੈਂਬਰ, ਜਾਂ ਹੋਰ ਐਡਵੋਕੇਟ ਹੈ, ਤਾਂ ਉਹ ਏਥੇ ਸੰਪਰਕ ਕਰ ਸਕਦੇ ਹਨ:

- ICE ਇਨਫੋਰਸਮੈਂਟ ਐਂਡ ਰੀਮੂਵਲ ਆਪਰੇਸ਼ਨਜ਼ ਫੀਲਡ ਆਫਿਸ (ICE Enforcement and Removal Operations Field Office); ਜਾਂ
- ਤੁਹਾਡੀ ਸੁਵਿਧਾ ਵਿੱਚ ਡਾਕਟਰੀ ਵਿਭਾਗ (Medical Department)

ਤਾਂ ਜੇ ਨਜ਼ਰਬੰਦ ਰੱਖਣ ਵਾਲੀ ਉਹ ਸੁਵਿਧਾ ਤੁਹਾਡੇ ਖਤਰੇ ਦੇ ਕਾਰਕਾਂ ਦੀ ਪਛਾਣ ਕਰ ਸਕੇ, ਤੁਹਾਡੇ ਸੁਭਚਿੰਤਕਾਂ ਨੂੰ ਤੁਹਾਡਾ ਸਮਰਥਨ ਕਰਦੇ ਡਾਕਟਰੀ ਦਸਤਾਵੇਜ਼ ਨਾਲ ਲਿਆਉਣੇ ਚਾਹੀਦੇ ਹਨ।

ਸਮੁੱਚੇ ਸਮੂਹ ਦੀ ਪ੍ਰਤੀਨਿਧਤਾ ਕਰਦੇ ਵਕੀਲ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ ਕਿ ICE ਅਦਾਲਤ ਦੇ 20 ਅਪ੍ਰੈਲ ਦੇ ਆਦੇਸ਼ ਦੀ ਪਾਲਣਾ ਕਰੇ ਜੋ COVID-19 ਮਹਾਂਮਾਰੀ ਪ੍ਰਤੀ ਇਸਦੇ ਜਵਾਬ ਨਾਲ ਸੰਬੰਧਿਤ ਹੈ, ਪਰ ਉਹ ਤੁਹਾਡੇ ਇਮੀਗ੍ਰੇਸ਼ਨ ਕੇਸ ਵਿੱਚ ਤੁਹਾਡੀ ਪ੍ਰਤੀਨਿਧਤਾ ਕਰਨ ਦੇ ਯੋਗ ਨਹੀਂ ਹੋਣਗੇ। ਸਮੁੱਚੇ ਸਮੂਹ ਵਾਸਤੇ ਕੰਮ ਕਰ ਰਹੀਆਂ ਕਨੂੰਨੀ ਫਰਮਾਂ ਇਹ ਹਨ: ਸਾਊਦਰਨ ਪਾਵਰਟੀ ਲਾਅ ਸੈਂਟਰ (Southern Poverty Law Center), ਸਿਵਲ ਰਾਈਟਸ ਐਜੂਕੇਸ਼ਨ ਐਂਡ ਇਨਫੋਰਸਮੈਂਟ ਸੈਂਟਰ (Civil Rights Education & Enforcement Center), ਡਿਸੇਬਿਲਟੀ ਰਾਈਟਸ ਐਡਵੋਕੇਟਸ (Disability Rights Advocates), ਓਰਿਕ ਹੈਰਿੰਗਟਨ ਐਂਡ ਸਟਕਲਿਫ ਐੱਲ.ਐੱਲ.ਪੀ. (Orrick Herrington & Sutcliffe LLP), ਅਤੇ ਵਿਲਕੀ ਫਾਰ ਐਂਡ ਗਲਾਗੋਰ ਐੱਲ.ਐੱਲ.ਪੀ. (Willkie Farr & Gallagher LLP)।

ਜੇ ਅਦਾਲਤ ਦੇ 20 ਅਪ੍ਰੈਲ ਵਾਲੇ ਆਦੇਸ਼ ਬਾਰੇ ਤੁਹਾਨੂੰ ਵਧੀਕ ਜਾਣਕਾਰੀ ਦੀ ਲੋੜ ਹੈ ਜਾਂ ਤੁਸੀਂ ਵਧੀਕ ਜਾਣਕਾਰੀ ਪ੍ਰਦਾਨ ਕਰਾਉਣੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ (1) ਡਾਇਲ ਕਰੋ: **910#**, ਜੋ ਤੁਸੀਂ ਸੁਵਿਧਾ ਦੇ ਅੰਦਰੋਂ ਕਾਲ ਕਰ ਰਹੇ ਹੋ ਜਾਂ (2) 866-422-0151 ਡਾਇਲ ਕਰੋ ਜੋ ਤੁਸੀਂ ਸੁਵਿਧਾ ਦੇ ਬਾਹਰੋਂ ਕਾਲ ਕਰ ਰਹੇ ਹੋ। ਇਹ ਕਾਲ ਮੁਫਤ ਅਤੇ ਗੁਪਤ ਹੋਵੇਗੀ।